



Punjab Government Gazette

Published by Authority

No. 7] CHANDIGARH, FRIDAY, FEBRUARY 12, 2021 (MAGHA 23, 1942 SAKA)

PART III

Notification by High Court, Labour Commissioner ; Advertisements ;
Director of Lotteries, Punjab and Notices etc.

ਕਿਰਤ ਕਮਿਸ਼ਨਰ

ਮਿਤੀ 23 ਦਸੰਬਰ, 2020

ਨੰ:ਓਵ/ਕਪੂਰਥਲਾ/1120.—ਮੇਰੀ ਰਾਇ ਹੈ ਕਿ ਮੀਨਾਂਕਸ਼ੀ ਸ਼ਰਮਾਂ ਪਤਨੀ ਸ਼੍ਰੀ ਰਾਜੀਵ ਸ਼ਰਮਾਂ ਵਾਸੀ ਮਕਾਨ ਨੰ. 352/19, ਜਲੋਵਾਲ ਚੌਕ, ਮਲਕਾਨਾ ਮੁਹੱਲਾ, ਕਪੂਰਥਲਾ ਨੇ ਸ਼੍ਰੀ ਇਸ਼ਾਨ ਗੋਇਲ, ਮੈਨੇਜਿੰਗ ਪਾਰਟਨਰ, ਮੈਸ: ਮਹਾਂਵੀਰ ਮੈਟਲ ਵਰਕਸ, ਨੇੜੇ ਬੱਸ ਸਟੈਂਡ, ਆਰੀਆ ਸਮਾਜ ਮੰਦਿਰ, ਕਪੂਰਥਲਾ ਵਿਚਕਾਰ ਉਦਯੋਗਿਕ ਵਿਵਾਦ ਹੈ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ. 1/22/044ਕਿ/1091 ਮਿਤੀ 10-03-2008 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟਰੀਅਲ ਟ੍ਰਿਬਿਊਨਲ, ਪ੍ਰਧਾਨਗੀ ਅਫਸਰ, ਜਲੰਧਰ ਨੂੰ ਮੈਂ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ।

ਕੀ ਕਿਰਤੀ ਮੀਨਾਂਕਸ਼ੀ ਸ਼ਰਮਾਂ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ-ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ? ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।

ਸਹੀ/-

(ਐਸ.ਕੇ. ਭੋਰੀਵਾਲ),

ਸਹਾਇਕ ਕਿਰਤੀ ਕਮਿਸ਼ਨਰ,

ਕਪੂਰਥਲਾ।

2222/2-2021/Pb. Govt. Press, S.A.S. Nagar